

# ਵਾਸ਼ਿੰਗਟਨ ਸਟੇਟ ਰਿਟੇਲ ਫੂਡ ਜ਼ਾਬਤੇ ਵਿੱਚ ਤਬਦੀਲੀਆਂ



Whatcom County  
**HEALTH**  
Department



ਹੈਲੋ ਅਤੇ Whatcom ਕਾਉਂਟੀ ਹੈਲਥ ਡਿਪਾਰਟਮੈਂਟ ਦੀ ਫੂਡ ਸੇਫਟੀ ਪ੍ਰੋਗਰਾਮ ਪ੍ਰਸਤੁਤੀ ਵਿੱਚ ਤੁਹਾਡਾ ਸੁਆਗਤ ਹੈ, ਜਿਸ ਵਿੱਚ ਅਸੀਂ ਵਾਸ਼ਿੰਗਟਨ ਸਟੇਟ ਰਿਟੇਲ ਫੂਡ ਜ਼ਾਬਤੇ ਵਿੱਚ ਕੁਝ ਮੁੱਖ ਤਬਦੀਲੀਆਂ ਦੀ ਸਮੀਖਿਆ ਕਰਾਂਗੇ।

# ਨਿਯਮ ਵਿੱਚ ਤਬਦੀਲੀ: ਸਰਟੀਫਾਈਡ ਫੂਡ ਪ੍ਰੋਟੈਕਸ਼ਨ ਮੈਨੇਜਰ (CFPM)



ਇਹ ਵੀਡੀਓ ਸਰਟੀਫਾਈਡ ਫੂਡ ਪ੍ਰੋਟੈਕਸ਼ਨ ਮੈਨੇਜਰ ਨਿਯਮ ਤਬਦੀਲੀ ਨੂੰ ਕਵਰ ਕਰੇਗਾ ਜੋ 1 ਮਾਰਚ, 2023 ਤੋਂ ਲਾਗੂ ਹੋਵੇਗੀ।

## ਮੁੱਖ ਨੁਕਤੇ

---

- 1 ਮਾਰਚ 2023 ਤੋਂ ਲਾਗੂ।
- ਸਟਾਫ਼ ਵਿੱਚ ਘੱਟੋ-ਘੱਟ ਇੱਕ CFPM ਹੋਵੇ।
  - CFPM ਨੂੰ ਪਰਿਸਰ 'ਤੇ ਹੋਣ ਦੀ ਲੋੜ ਨਹੀਂ ਹੈ, ਪਰ ਬੇਨਤੀ ਕਰਨ 'ਤੇ ਪ੍ਰਮਾਣੀਕਰਨ ਉਪਲਬਧ ਹੋਣਾ ਲਾਜ਼ਮੀ ਹੈ।
- CFPM ਇਸ ਦਾ ਇੰਚਾਰਜ ਹੈ:
  - ਲਿਖਤੀ ਯੋਜਨਾਵਾਂ ਅਤੇ ਭੋਜਨ ਸੁਰੱਖਿਆ ਸਿਖਲਾਈ ਨੂੰ ਲਾਗੂ ਕਰਨਾ।



ਨਿਯਮ ਤਬਦੀਲੀ ਮਾਰਚ 2023 ਵਿੱਚ ਲਾਗੂ ਹੋ ਜਾਵੇਗੀ, ਇਸ ਲਈ ਸੰਸਥਾਵਾਂ ਕੋਲ ਪ੍ਰਮਾਣੀਕਰਣ ਲੈਣ ਲਈ ਕਾਫ਼ੀ ਸਮਾਂ ਹੈ। ਸਟਾਫ਼ ਵਿੱਚ ਘੱਟੋ-ਘੱਟ ਇੱਕ CFPM ਹੋਣਾ ਚਾਹੀਦਾ ਹੈ। ਉਹਨਾਂ ਨੂੰ ਭੌਤਿਕ ਤੌਰ 'ਤੇ ਇਮਾਰਤ ਵਿੱਚ ਹੋਣ ਦੀ ਲੋੜ ਨਹੀਂ ਹੈ, ਪਰ ਬੇਨਤੀ ਕਰਨ 'ਤੇ ਪ੍ਰਮਾਣੀਕਰਣ ਉਪਲਬਧ ਹੋਣਾ ਲਾਜ਼ਮੀ ਹੈ। CFPM ਲਿਖਤੀ ਯੋਜਨਾਵਾਂ ਅਤੇ ਭੋਜਨ ਸੁਰੱਖਿਆ ਸਿਖਲਾਈ ਨੂੰ ਲਾਗੂ ਕਰਨ ਦਾ ਇੰਚਾਰਜ ਹੁੰਦਾ ਹੈ।

## ANSI-CFP\* ਮਾਨਤਾ ਪ੍ਰੋਗਰਾਮ

#	ਸੰਗਠਨ	ਪ੍ਰਮਾਣੀਕਰਣ ਦਾ ਨਾਮ
1	360training.com, Inc <a href="http://www.360training.com">www.360training.com</a>	Learn2Serve® ਫੂਡ ਪ੍ਰੋਟੈਕਸ਼ਨ ਮੈਨੇਜਰ ਸਰਟੀਫਿਕੇਸ਼ਨ ਪ੍ਰੋਗਰਾਮ
2	Above Training, Inc./ StatefoodSafety.com <a href="http://www.statefoodsafety.com">www.statefoodsafety.com</a>	ਸਰਟੀਫਾਈਡ ਫੂਡ ਪ੍ਰੋਟੈਕਸ਼ਨ ਮੈਨੇਜਰ (CFPM) ਪ੍ਰੀਖਿਆ
3	ਭੋਜਨ ਸੁਰੱਖਿਆ ਪੇਸ਼ੇਵਰਾਂ ਦੀ ਨੈਸ਼ਨਲ ਰਜਿਸਟਰੀ <a href="http://www.nrfsp.com">www.nrfsp.com</a>	ਫੂਡ ਪ੍ਰੋਟੈਕਸ਼ਨ ਮੈਨੇਜਰ ਸਰਟੀਫਿਕੇਸ਼ਨ ਪ੍ਰੋਗਰਾਮ ਅੰਤਰਰਾਸ਼ਟਰੀ ਪ੍ਰਮਾਣਿਤ ਭੋਜਨ ਸੁਰੱਖਿਆ ਪ੍ਰੋਗਰਾਮ
4	ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ <a href="http://www.servsafe.com">www.servsafe.com</a>	ServSafe® ਫੂਡ ਪ੍ਰੋਟੈਕਸ਼ਨ ਮੈਨੇਜਰ ਸਰਟੀਫਿਕੇਸ਼ਨ ਪ੍ਰੋਗਰਾਮ
5	Prometric Inc <a href="http://www.prometric.com">www.prometric.com</a>	ਫੂਡ ਪ੍ਰੋਟੈਕਸ਼ਨ ਮੈਨੇਜਰ ਸਰਟੀਫਿਕੇਸ਼ਨ ਪ੍ਰੋਗਰਾਮ
6	The Always Food Safe Company, LLC <a href="https://alwaysfoodsafecom/">https://alwaysfoodsafecom/</a>	ਫੂਡ ਪ੍ਰੋਟੈਕਸ਼ਨ ਮੈਨੇਜਰ ਸਰਟੀਫਿਕੇਸ਼ਨ

\*ਅਮਰੀਕਨ ਨੈਸ਼ਨਲ ਸਟੈਂਡਰਡ ਇੰਸਟੀਚਿਊਟ - ਫੂਡ ਪ੍ਰੋਟੈਕਸ਼ਨ ਲਈ ਕਾਨਫਰੰਸ



ਪ੍ਰਮਾਣੀਕਰਣ ਇੱਕ ਲਾਇਸੰਸਸ਼ੁਦਾ ਰਾਸ਼ਟਰੀ ਪ੍ਰੋਗਰਾਮ ਦੁਆਰਾ ਜਾਰੀ ਕੀਤਾ ਜਾਂਦਾ ਹੈ ਅਤੇ ਇਹਨਾਂ ਦੀ ਲਾਗਤ, ਆਕਾਰ ਅਤੇ ਜਾਰੀ ਕਰਨ ਦੀ ਪ੍ਰਕਿਰਿਆ ਵੱਖ-ਵੱਖ ਹੁੰਦੀ ਹੈ। ਛੇ ਰਾਸ਼ਟਰੀ ਪ੍ਰਮਾਣੀਕਰਣ ਪ੍ਰੋਗਰਾਮ ਹਨ। ਉਮੀਦਵਾਰਾਂ ਨੂੰ ਖਾਸ ਜਾਣਕਾਰੀ ਲਈ ਪ੍ਰੀਖਿਆ ਪ੍ਰਦਾਤਾ ਨਾਲ ਸੰਪਰਕ ਕਰਨਾ ਚਾਹੀਦਾ ਹੈ ਕਿਉਂਕਿ ਕੁਝ ਪ੍ਰੀਖਿਆ ਤੋਂ ਪਹਿਲਾਂ ਸਿਖਲਾਈ ਕੋਰਸ ਪ੍ਰਦਾਨ ਕਰ ਸਕਦੇ ਹਨ ਜਾਂ ਨਹੀਂ ਵੀ ਕਰ ਸਕਦੇ ਹਨ। ਤੁਹਾਡੇ ਅਧਿਕਾਰ ਖੇਤਰ ਦੇ ਆਧਾਰ 'ਤੇ ਪ੍ਰਮਾਣੀਕਰਨ ਤਿੰਨ ਤੋਂ ਪੰਜ ਸਾਲਾਂ ਲਈ ਜਾਇਜ਼ ਹੁੰਦਾ ਹੈ

# ਪ੍ਰਮਾਣੀਕਰਣ ਦੀ ਲਾਗਤ


## ਐਸਤਨ:

ਐਨਲਾਈਨ ਪ੍ਰਮਾਣੀਕਰਣ  
ਦੀ ਲਾਗਤ ਲਗਭਗ

**\$257** ਪ੍ਰਤੀ ਵਿਅਕਤੀ  
ਹੈ

ਕੋਈ ਬਿਮਾਰੀ ਫੈਲਣ 'ਤੇ ਰੈਸਟੋਰੈਂਟ ਨੂੰ

**\$4,000 - \$2.2**  
ਮਿਲੀਅਨ ਦੀ ਲਾਗਤ ਪੈਂਦੀ ਹੈ



ਪ੍ਰਮਾਣਿਤ ਹੋਣ ਦੇ ਫਾਇਦੇ ਲਾਗਤਾਂ ਨਾਲੋਂ ਕਿਤੇ ਵੱਧ ਹੁੰਦੇ ਹਨ। ਇੱਕ ਐਨਲਾਈਨ ਪ੍ਰਮਾਣੀਕਰਣ ਲਈ ਐਸਤਨ ਕੁਝ ਸੌ ਡਾਲਰ ਖਰਚ ਹੁੰਦੇ ਹਨ ਬਨਾਮ ਇੱਕ ਪ੍ਰਕੋਪ ਜਿਸਦਾ ਇੱਕ ਰੈਸਟੋਰੈਂਟ ਨੂੰ ਬਹੁਤ ਜ਼ਿਆਦਾ ਖਰਚ ਪੈ ਸਕਦਾ ਹੈ।

ਪ੍ਰਕੋਪ ਦੇ ਨਤੀਜੇ ਵਜੋਂ ਇਹ ਹੋ ਸਕਦਾ ਹੈ:

- ਗਾਹਕਾਂ, ਵਿਕਰੀਆਂ ਅਤੇ ਪ੍ਰਸਿੱਧੀ ਦਾ ਨੁਕਸਾਨ।
- ਮੁਕੱਦਮੇ ਅਤੇ ਕਾਨੂੰਨੀ ਫੀਸਾਂ।
- ਨਕਾਰਾਤਮਕ ਮੀਡੀਆ ਕਵਰੇਜ।
- ਉੱਚ ਬੀਮਾ ਪ੍ਰੀਮੀਅਮ।

## ਛੋਟਾਂ

---

- ਸਧਾਰਨ ਮੇਨਯੂ, ਸਾਰੇ ਆਕਾਰ।
- ਟੇਵਰਨ, ਕੋਈ ਭੋਜਨ ਸੇਵਾ ਨਹੀਂ।
- ਪਹਿਲਾਂ ਤੋਂ ਪੈਕ ਕੀਤੇ ਭੋਜਨ ਦੇ ਨਾਲ ਕਰਿਆਨੇ ਦੀ ਦੁਕਾਨ।



ਕੁਝ ਅਦਾਰਿਆਂ ਨੂੰ ਪ੍ਰਮਾਣੀਕਰਣ ਤੋਂ ਛੋਟ ਹੈ। ਇਹਨਾਂ ਵਿੱਚ ਸਧਾਰਨ ਮੇਨਯੂ ਰੈਸਟੋਰੈਂਟ, ਭੋਜਨ ਸੇਵਾ ਤੋਂ ਬਿਨਾਂ ਟੇਵਰਨ ਅਤੇ ਕਰਿਆਨੇ ਦੀਆਂ ਦੁਕਾਨਾਂ ਸ਼ਾਮਲ ਹਨ ਜਿਨ੍ਹਾਂ ਵਿੱਚ ਸਿਰਫ ਪਹਿਲਾਂ ਤੋਂ ਪੈਕ ਕੀਤੇ ਭੋਜਨ ਹਨ। ਇਹ ਦੇਖਣ ਲਈ ਕਿ ਤੁਸੀਂ ਕਿਸ ਕਿਸਮ ਦੀ ਪਰਮਿਟ ਸ਼੍ਰੇਣੀ ਦੇ ਅਧੀਨ ਆਉਂਦੇ ਹੋ, ਆਪਣੇ ਭੋਜਨ ਪਰਮਿਟ ਫਾਰਮ ਨੂੰ ਦੇਖੋ।

# CFPM ਸੇਮੇ

- ਇੱਕ Whatcom ਕਾਉਂਟੀ ਹੈਲਥ ਡਿਪਾਰਟਮੈਂਟ (WCHD) ਹੈਂਡਆਊਟ ਇੱਥੇ ਉਪਲਬਧ ਹੈ:

[whatcomcounty.us/3232/Food-Safety](http://whatcomcounty.us/3232/Food-Safety)

## CFPM CERTIFIED FOOD PROTECTION MANAGER

**FOOD CODE REQUIREMENTS**

- Takes effect March 1, 2023
- At least one CFPM is required to be on staff
- CFPM does not need to be on premises, but proof of certificate must be available
- CFPMs are in charge of written plans and implementing food safety training

**HOW DO I GET CERTIFIED?**

Take a food safety course and pass a test from an ANSI-CFP accredited program:

- 360training.com, Inc (Learn2Serve)
- StateFoodSafety.com
- National Registry of Food Safety Professionals
- National Restaurant Association (ServSafe)
- Prometric
- The Always Food Safe Company, LLC

**HOW MUCH DOES IT COST?**

Online certification costs approximately **\$287** per person

An outbreak costs a restaurant **\$4,000 - \$2.2 million**

**WHO IS EXEMPT?**

CFPM not required for:

- Simple Menu, All Sizes
- Tavern, no food service
- Grocery Store with prepackaged food

Please contact the Food Safety Team at the Whatcom County Health Department with any questions:  
15\_FoodSafetyProgram@co.whatcom.pa.us  
360-775-6000 MP 8:30am - 4:30pm

Whatcom County HEALTH Department

Whatcom ਕਾਉਂਟੀ ਹੈਲਥ ਡਿਪਾਰਟਮੈਂਟ (WCHD) ਨੇ ਇੱਕ CFPM ਹੈਂਡਆਊਟ ਬਣਾਇਆ ਹੈ ਜੋ ਪ੍ਰਦਾਨ ਕੀਤੇ ਗਏ ਲਿੰਕ 'ਤੇ ਸਾਡੀ ਵੈੱਬਸਾਈਟ 'ਤੇ ਉਪਲਬਧ ਹੈ।

**ਦੇਖਣ ਲਈ ਧੰਨਵਾਦ!**